

REGD. OFFICE: BHANDARI HOUSE, VILLAGE MEHARBAN, RAHON ROAD, LUDHIANA-141007 (PUNJAB) (INDIA)

PHONES: +91-88720-16410, FAX: +91-161-2690394, E-mail: bhandari@bhandariexport.com Web: www.bhandariexport.com; Corporate Identification No.: L17115PB1993PLC013930

30.09.2023

To

Corporate Relationship Department	Listing Department
BSE Limited	National Stock Exchange of India Limited
Floor 25,Feroze Jeejeebhoy Towers	Exchange Plaza, Bandra Kurla Complex
Dalal Street	Bandra East
Mumbai-400001	Mumbai-400051
Phone:022-22721233-34	Board: 022-26598100(Extn:22348)
	Direct: 022-26598346
Scrip Code: 512608	Symbol: BHANDARI

Dear Sir/Madam,

SUB: - Publication of Corrigendum in relation to upcoming Rights Issue.

Please find enclosed herewith the copies of the Newspapers "The Financial Express" dated 30.09.2023 and "Nawan Zamana" dated 30.09.2023 in which Corrigendum in relation to upcoming Rights issue have been published by the Company.

Kindly take note for the same,

Thanking You, Yours Faithfully,

For Bhandari Hosiery Exports Limited

Daljeet Singh Company Secretary



KALAMANDIR JEWELLERS LIMITED

CIN: U45100GJ2009PLC143790

Regd. Office: Plot No. 124, Gr To 3rd Floor, Kalamandir Bldg Ghod Dod Road, Athwalines,

E-Mail: info@kalamandirjewellers.com, Tele. No.: 0261-2295000, Website: www.kalamandirjewellers.com

Circular or Circular In the Form of Advertisement Inviting Deposits [Pursuant to section 73 (2) (a) and section 76 and rule 4(1) and 4(2) of the Companies (Acceptance of Deposits) Rules, 2014]

						11100	W111
N:							
be	and	other	contact	details	of	the	

GENERAL INFORMATIO Name, address, websit company:

: Kalamandir Jewellers Limited : U45100GJ2009PLC143790 Regd. Office: Plot No. 124, Gr To 3rd Floor, Kalamandir Bldg

Ghod Dod Road. Athwalines, Choriyasi, Umra, Surat, Gujarat-395007, India. Tele. No. : 0261-2295000 cs@kalamandirltd.com,

kalamandir pvt ltd@ymail.com. : www.kalamandirjewellers.com Date of incorporation of the company: May 21, 2009

the details of branches or units To undertake and carry on the business of buying, selling,

Business carried on by the company and its subsidiaries with

manufacturing, importing, exporting, supplying, distributing and dealing in cut and uncut gems, precious, semi-precious stones, diamonds including industrial diamonds and pearls including cultured pearls, jewellary made from gold, silver, platinum and other precious and semi-precious metals whether studded with gems pearls, diamonds, precious and semiprecious stones, and generally carry on business in all aspects as diamond merchants, goldsmiths, silversmiths, Jewellers, gem merchants and to deal in designs, art-works, blue prints of the same in any part of the world, subject to all applicable laws, rules and regulations.

Branches and Subsidiaries of the Company

Branches: At present, there are Ten Jewellery showroom under the "Kalamandir Jewellers" brand across the 7 cities of different state in

- Kalamandir Jewellers Limited, Kalamandir House, Plot No. 124, Opp. Pizza Hut, Ghod Dod Road, Surat, Gujarat,
- Kalamandir Jewellers Limited, Plot No.-24, Sevashram Road, Nr, Nilkanth Nagar Society, Bharuch, Gujarat, 392001. Kalamandir Jewellers Limited, Near Sailesh Sales, Station Road, Kosamba, Gujarat 394120.
- Kalamandir Jewellers Limited, C7/68/13, Gunjan Char Rasta, NH No. 8, GIDC, Vapi, Gujarat, 396195.
- Kalamandir Jewellers Limited, SHA, First Floor, Surat Airport, Dumas Road, Surat, Gujarat, 395007. Kalamandir Jewellers Limited, T1 and T2, SHA FF
- Ahmedabad, Gujarat, 382475. Kalamandir Jewellers Limited, First floor, SHA FF near boarding gate no 4, Chaudhary Charan Singh International
- Airport, Amausi, Lucknow, Uttar Pradesh, 226008 #Kalamandir Jewellers Limited, First Floor, Unit No. L2-33C, Jaipur International Airport, Sanganer Airport Area,
- #Kalamandir Jewellers Limited, Ground to Third Floor, Showroom No. 01 to 04, 101 to 106, 201 to 204, 301 to 304, A
- Shridhar Athens, Satellite road, Anand Nagar Police Station, Satellite, Ahmedabad, Gujarat, 380015 #Kalamandir Jewellers Limited, Ground plus Two, Wing-Kaveri Heritage, Chandavarkar Road, Vardhman Medical i
- General Store, Borivalli West, Mumbai, Suburban # Company has already setup the Showrooms and the operations

thereof will be commenced soon.

Brief particulars of the management of the company:

The Company is being managed by the Managing Director Shri Mohanlal Bhimraj Shah with the help of Executive Directors and professional management team, subject to the superintendence, control and direction of the Board of Directors.

Names, addresses, DIN and occupations of the directors:

E. Hailles, addresses, Din alla occupa	uono oi uie u	
Name and Address	DIN	Occupation
Milan Mohanlal Shah (Whole-Time Director)	02109317	Business
1114/D Wing, Suryaprakash Society, Citylight, SVR College, Surat, Gujarat, India, 395007		
Nilam Milan Shah (Whole-Time Director)	02162038	Business
1114/D Wing, Suryaprakash Society, Citylight, SVR College, Surat, Gujarat, India, 395007		
Sharadkumar Mohanlal Shah (Whole-Time Director)	02604653	Business
Plot No 79, Param Row House, Opposite Sarita Sankul, Adajan Surat City, Gujarat, India, 395009		
Rajeshkumar Mohanlal Shah (Whole-Time Director)	02604727	Business
G-2/302, Happy Excelencia, Maharana Pratap Road, Vesu, Surat City, Surat- 395007, Gujarat		
Mohanlal Bhimraj Shah (Managing Director)	02778049	Business
32-B, Somnath Society, Hathuran Road, Kosamba, tarsadi, Surat, Gujarat, India, 394120		
Dipesh kumar Mohanlal Shah (Whole-Time Director)	02778123	Business

395001, India. Management's perception of risk factors:

B-1/2, Mahavir Appartment, AT- Tarsadi,

Kosamba, Tarsadi, Surat, Gujarat, India,

105, Shukan Residency, Near

Nandanvan Society, SVR college, vesu,

201/202, Plesant Palace, Lal Bunglow, S.

N. House, Athwa Lines, Surat, Gujarat

Narendra Bhanwarlal Porwal

(Independent Director)

surat, Gujarat, India, 395007

(Independent Director)

Ashokkumar Keshavlal Mehta

The company is one of the leading jewellery companies in Guiarat India, in the organized jewellery retail sector. The company currently has 10 showrooms, of which 7 are operational and the remaining 3 will be operational soon (As mentioned above), under the "Kalamandir Jewellers" brand. These showrooms are located across 7 cities in India, making it a trusted household name in the jewellery field. The company's net worth, revenues from operations, and cash flows are robust enough to meet all repayment liabilities. The funds being raised under the scheme are purely advances from customers for future jewellery purchases. As such, they do not pose any significant financial risk, apart from the normal business risks associated with the industry, such as:

07912827

08383518

Business

Business

- Competitive pressures from both organized and unorganized
- The volatility of gold prices and its potential adverse impact on
- The inherent limitations of the industry due to changing tastes and fashion preferences.

Loan from any Bank or financial institution and interest

Debentures and Interest thereon

Details of default, including the amount involved, duration of

default and present status, in repayment of: Statutory Dues

	endroon	140			
2.	PARTICULARS OF THE DEPOSIT SCHEME:				
a)	Date of passing of board resolution	28.08.2023			
b)	Date of passing of resolution in the general meeting authorizing the invitation of such deposits	30.01.2023			
c)	Type of deposits, i.e. whether secured or unsecured	Unsecured			
d)	Amount which the company can raise by way of depos Act and the rules made thereunder:	its as per the			
Pa	rticulars	Amount (in lakhs)			
10 an	10% of the aggregate of the paid-up capital, free reserve and securities premium account from its members;				
	25% of the aggregate of the paid-up capital, free reserves and securities premium account from public				
Αn	gregate of deposits actually held on the last day of the	NII			

immediately preceding financial year Aggregate of deposits actually held on the date of issue of 255.410 the Circular or advertisement

Amount of deposit repayable within the next twelve NIL e) Terms of raising of deposits:

Duration: The duration of scheme will be minimum for 6 months to maximum 30 months.

This scheme has a minimum duration of 6 months and a maximum duration of 30 months. During this period, customers are required to | b. make fixed and equal monthly installment payments for all months they are enrolled in the scheme.

Choriyasi, Umra, Surat, Gujarat- 395007, India.

Benefit (As % of

DPT-1

ir or circular in the form of advertisement contains the follow	ving:		
ustomers need to make fixed equal monthly installments, with the inimum installment set at Rs. 1000/ Additional amounts can be		Dividend Declared	Interest coverage ratio
ade in increments of Rs. 500/	2022 2022	NE	9 948

2021-2022

2020-2021

Rate of Interest: Since this is a jewellery purchase scheme, it does not offer a direct interest return to the customer. However, upon completion of the entire monthly installment plan, a return is provided in the form of a discount, as a percentage described below, on the value of one month's installment at the time when the customer purchases a jewellery:

Benefit (As % of Scheme

Period (in months)	One month installment)	Period (in months)	One month installment)	c. Asummary of the fill audited balance sh	eets immediat		
6	20%	19	190%	of circular or advert	sement:		(Rs. in Lak
7	25%	20	210%	Particulars	As at 31.03.2023*	As at 31.03.2022**	As at 31.03.2021
8	35%	21	230%	Equity and Liability	31.03.2023	31.03.2022	31.03.2021
9	45%	22	250%			105.50	
10	55%	23	275%	Equity Share Capital	125.526	125.53	125.53
11	65%	24	300%	Other Equity*/ Reserves &			
12	75%	25	325%	Surplus**	27,456.022	24977.57	20639.08
13	85%	26	350%	Non-Current Liabilities	4,293.193	2798.62	2789.68
14	100%	27	375%	Current Liabilities	26,125.545	16658.79	15020.14
15	115%	28	400%	Total Liabilities	58,000.287	44560.50	38574.43
16	130%	29	425%	Assets			
17	145%	30	450%	Non-Current Assets	10,711.266	5057.13	5003.33
18	170%			Current Assets	47,289.021	39503.37	33571.10
	of payment: By wa				58,000.287	44560.50	38574.43
Card/Cre	edit Card/ UPI/ ECS	and any other	mode of Electronic	* Figures are as per the	ND-AS		

'Figures are as per AS.

Net Cash Flow from

Operating Activities

Net Cash flow from

Investing Activities

Financial Activities

in cash and cash

equivalents

of period

Cash and cash

equivalents at end

Figures are as per AS.

Net Cash Flows from

Net increase (decrease)

equivalents at beginning

Figures are as per the IND-AS

Deposit of Rs. 2 Lakhs and above shall be accepted by way of

cheque, banker's cheque or by way of electric fund transfer to the designated account of the Company

- As this is a jewellery purchase scheme, the redemption of the advance will primarily occur through the purchase of jewellery, and cash refunds will not be available until at least 6 months have passed since the payment of the first installment
- Customers will have the option to buy jewellery items including diamonds, platinum, 22 carat and 18 carat gold jewellery, Arya Gift Frame, and silver articles and jewellery from Kalamandir
- The total value of the final product invoice should be equal to or exceed the purchase eligibility amount
- Partial redemption of the scheme is not permitted; customers must redeem the entire amount of paid installments. If a customer wishes to extend the scheme, they must initiate a
- Only the customer and their authorized nominee (as indicated in
- the Application Form) are eligible to make iewellerypurchases. under the scheme. To initiate redemption, customers need to present original
- installment receipts along with valid identity proof at the

If a customer does not redeem their scheme upon its completion. a refund will be issued equivalent to the cumulative amount paid in monthly installments. The benefit in the form of a discount will \$1. be provided through an eligible discount voucher, which can be [3] used for purchasing jewellery at Kalamandir Jewellers Stores.

Cancellation of the scheme before 6 months from the opening date is not permissible under any circumstances.

Refunds, if requested by the customer, will be processed only through methods like Cheque/DD/UPI/RTGS or any other electronic transfer mode.

General Conditions:

- To enroll in the scheme, customers must complete the Application Form and submit all the required documents as
- The date of the customer's first installment payment will serve as the scheme/account opening date. The maturity date of the scheme will be the 30th day following the
- date of the last installment payment. It is mandatory for the customer to redeem their scheme within 3
- months from the maturity date Customer has to pay monthly installments within due dates.
- Customer may nominate any person to whom his deposit amount shall vest in the event of his death If customers identify any discrepancies in the payment receipts,
- they must notify the Company for rectification within 7 days from the date of issuance of receipt If a customer intends to purchase jewellery before the scheme's completion (but not before 6 months of payment of first
- scheme at the sole discretion of the company. Delay in paying the monthly installment will result in a

installment), they will receive a proportionate benefit from the

proportionate reduction of benefits Proposed time schedule mentioning the date of opening of the Scheme and the time period for which the circular or advertisement is valid:

The company has been offering this scheme to its customers since April 24, 2023. This circular is being issued to continue accepting subscriptions throughout the remaining period of the Financial Year 2023-24 and until the publication of the new circular in Financial Year 2024-25.

This circular, presented in the form of an advertisement, will remain valid until September 30, 2024, or until the company's Annual General Meeting scheduled for the calendar year 2024, whichever is earlier.

Reasons or objects of raising the deposits:

The jewellery purchase scheme operated by Kalamandir Jewellers Limited is a part of its customer acquisition programs. Simultaneously, it provides customers the opportunity to conveniently plan and purchase jewellery through manageable monthly installments, suitable for festivals, special occasions, and other purposes. Customers also enjoy the added advantage of discounts at the time of purchase.

As per the Companies Act 2013 and the Companies (Acceptance of Deposits) Rules 2014, the advances collected under these schemes are construed as deposits for the Company

Credit rating obtained:

l.	n, ordanianing obtained.	
	Name of the Credit Rating Agencies	CRISIL Ratings Limited
	Rating obtained:	CRISIL BBB+/Stable
	Meaning of the rating obtained	Stable
	Date on which rating was obtained	August 28, 2023
Г		

Short particulars of the charge created or to be created for securing such deposits, if any:

(Unsecured deposits and therefore not applicable)

Any financial or other material interest of the directors, promoters or key managerial personnel in such deposits and the effect of such interest in so far as it is different from the interests of other persons: NIL

(The Company does not propose to pay any differential benefit to any person placing advance/deposit with the Company and if any advance/deposit is placed by Director/Promoters and key managerial person, the applicable rate of interest would be as per the prevalent Scheme.)

DETAILS OF ANY OUTSTANDING DEPOSITS: a. Amount Outstanding (in lakhs)

randant obtotarioning (in taland)	200.410	
Date of acceptance	On Various Dates starting	
	from 24.04.2023	
Total amount accepted (in lakhs)	255.410	
Rate of interest;		
Since it is a jewellery purchase schem	ne, there is no return offered	
as interest. However, discount ranging between 20% and 450% of		
and Month Installment is offered to	a continuous at the three of	

one Month installment is offered to customer at the time of purchase of jewellery.

е.	Total number of depositors;	1222
	Default, if any, in repayment of	Nil
	deposits and payment of interest	
	thereon, if any, including number of	
	depositors, amount and duration of	
	default involved;	
g.	Any waiver by the depositors, of	Nil

- interest accrued on deposits. FINANCIAL POSITION OF THE COMPANY:
- Profits of the company, before and after making provision for tax, for the three financial years immediately preceding the date of issue of circular or advertisement.

13333 01 011 0410	a or one vortison to the	
Financial Year	Profit before tax (Rs. in lakhs)	Profit after tax (Rs. in lakhs)
2022-2023*	3722.357	2797.412
2021-2022**	6051.53	4543.20
2020-2021**	6140.55	4521.35

Figures are as per the IND-AS **Figures are as per AS.

Dividends declared by the company in respect of the said three financial years; interest coverage ratio for last three years (Cash profit after tax plus interest paid or interest paid):

INTEREST, PENALTY DUE ON TAX LIABILITY

Maruti Suzuki gets GST show cause notice

FE BUREAU New Delhi, September 29

8.23

8.51

(Rs. in Lakhs)

As at

2159.31

(553.94)

(1079.10)

526.27

55.80

582.07

31.03.2023* 31.03.2022** 31.03.2021**

(1352.69)

(360.38)

1792.07

78.99

582.07

661.06

100% (Interim Dividend)

excluding interest paid on gold loan and lease liability.

Interest Coverage Ratio is computed on the Finance Cost

Profit after tax (reported in point "a." above) has been considered

as cash profit after tax for computing Interest Coverage Ratio.

Audited Cash Flow Statement for the three years immediately

preceding the date of issue of circular or advertisement:

1,463.226

(5,206.438)

3,429.434

(313.778)

347.282

effect on the profits and the reserves of the company

A DECLARATION BY THE DIRECTORS THAT:

since the date of making good the default.

Any change in accounting policies during the last three years and their

The Company has adopted IND-AS from the Financial Year 2022-23

Therefore, the accounting policies, if any required to be changed due to

the company has not defaulted in the repayment of deposits accepted

either before or after the commencement of the Act or payment of

interest on such deposits and where a default had occurred, the

company made good the default and a period of five years had lapsed

the board of directors have satisfied themselves fully with respect to the

affairs and prospects of the company and that they are of the opinion

that having regard to the estimated future financial position of the

company, the company will be able to meet its liabilities as and when

they become due and that the company will not become insolvent

within a period of one year from the date of issue of the circular of

the company has complied with the provisions of the Act and the rules

the deposits accepted by the company before the commencement of

the Act have been repaid or will be repaid along with interest, as and

when claimed by customers and until they are repaid, they shall be

treated as unsecured and ranking pari passu with other unsecured

in case of any adverse change in credit rating, depositors will be given a

the deposits shall be used only for the purposes indicated in the

the deposits accepted by the company (other than the secured

deposits, if any, aggregate amount of which to be indicated) are

unsecured and rank, pari passu with other unsecured liabilities of the

The text of this advertisement has been approved by the Board of

Directors of the Company in their meeting held on August 28, 2023. A

copy of this advertisement is signed by a majority of the Directors of the

Company, and has been filed with the Registrar of Companies, Gujarat

as required by the Companies (Acceptance of Deposits) Rules, 2014

as amended. The circular in the form of advertisement is issued on the

By order of Board of Directors of

Kalamandir Jewellers Limited

Mohanlal Bhimraj Shah

Managing Director

DIN: 02778049

authority and in the name of Board of Directors of the Company.

Independent Auditor's Certificate

Regd. Office: Plot No. 124, Gr To 3rd Floor, Kalamandir Bldg, Ghod Dod Road

This certificate is issued in accordance with the terms of our engagemen

We, Jariwala and Associates, Chartered Accountants (Firm's Registration

Number 0131442W), the Statutory Auditors of Kalamandir Jewellers

Limited (CIN: U45100GJ2009PLC143790) ("the Company"), having its

Registered Office at Plot No. 124, Gr To 3rd Floor, Kalamandir Bldg, Ghod

Dod Road, Athwalines, Surat, Choriyasi, Umra, Surat, GJ 395007 IN, have

examined the audited books of account and other relevant records and

documents maintained by the Company. This includes the unmodified

reports of the predecessor statutory auditor on the financial statements of

the Company as at and for the years ended March 31, 2018, March 31

2019 and our unmodified reports on the financial statement statements of the Company as at and for the years ended March 31, 2020, March 31

The Management is responsible for the adherence with the relevan

provisions of the Companies Act, 2013 (the 'Act'), the applicable Rules

(including the Companies (Acceptance of Deposits) Rules, 2014) and the

directives of the Reserve Bank of India ('RBI') relating to the acceptance of

deposits by the Company and ensuring that there are no defaults in the

repayment of deposits and payment of interest on such deposits accepted

either before or after the commencement of the Act. This responsibility

includes the design, implementation and maintenance of internal contro

Our procedures have been planned to obtain all information and

explanations that we considered necessary to provide reasonable

assurance on the absence of defaults in the repayment of deposits or in the

payment of interest on such deposits accepted either before or after the

commencement of the Act and the making good of defaults, if any,

identified. Further, it is our responsibility to verify, based on the information

and explanations provided to us by the Management, that, in case the

Company has committed a default in the repayment of deposits accepted

either before or after the commencement of the Act or in the payment of

interest on such deposits, the Company had made good the default and a period of five years has lapsed since the date of making good the default as

We conducted our examination in accordance with the Guidance Note on

Reports or Certificates for Special Purposes issued by the Institute of

Chartered Accountants of India ("ICAI") and Standards on Auditing specified under Section 143(10) of the Act, which include the concepts of

test checks and materiality. The Guidance note requires that we comply with the ethical requirements of the Code of Ethics issued by the ICAL.

We have complied with the relevant applicable requirements of the

Standard on Quality Control (SQC 1), Quality Control for Firms that Perform

Audits and Reviews of Historical Financial Information, and Other

Based on our examination as stated in paragraph 4 above and according to the information, explanations and representations provided to us by the

Company, in our opinion, the Company has not committed any default in

the repayment of deposits or in the payment of interest on such deposits accepted either before or after the commencement of the Act that were

outstanding during the year and that there were no defaults that had to be

This certificate is issued to the Board of Directors of the Company, solely for

the purpose of submission of our certificate along with Form DPT

pursuant to Rule 4 of the Companies (Acceptance of Deposit) Rules, 2014,

as amended and should not be used for any other purpose without our prior

written consent. Accordingly, we do not accept or assume any liability or

any duty of care or for any other purpose or to any other party to whom it is

shown or into whose hands it may come without our prior consent in writing.

Note: This Circular is issued on the authority and in the name of the Board of

Directors of the Company. The text hereof has been approved by the Board of

Directors at its Meeting held on August 28, 2023, and a copy thereof, signed by

majority of Directors of the Company, has been filed with Registrar of

For Jariwala and Associates

Firm's Registration No.0131442W

Chartered Accountants

Karan Jayvadan Jariwala

Membership No. -136764

Date: August 28, 2023

UDIN: 23136764BGXBPC3971

Proprietor

Assurance and Related Services Engagements.

made good. RESTRICTION ON USE

NDEPENDENT AUDITORS' CERTIFICATE pursuant to Rule

Companies (Acceptance of Deposit) Rules, 2014, as amended.

chance to withdraw deposits without any penalty.

Circular or circular in the form of advertisement.

Date: August 28, 2023

Kalamandir Jewellers Limited

(CIN: U45100GJ2009PLC143790))

Athwalines, Surat, Choriyasi, Umra, Surat GJ 395007 IN

2021, March 31, 2022 and March 31, 2023.

MANAGEMENT'S RESPONSIBILITY

relevant to the compliance.

Place: Surat

the compliance with the Act and the rules does not imply that

repayment of deposits is guaranteed by the Central Government.

the transition, have been changed to align the accounts with IND-AS.

AUTOMOBILE MAJOR MARUTI Suzuki India on Friday said it has received a show cause notice from the GSTAuthority, demanding interest as well as penalty in the matter of tax liability under the reverse charge basis on certain services.

In a regulatory filing, the company said: "Show cause notice has been issued by the GST Authority for the period of July 2017 to August 2022, proposing to demand interest and impose penalty, besides appropriating tax already paid amounting to ₹139.3 crore in matter of tax liability under the reverse charge basis on certain services."

According to the company, it will file a reply before the adjudicating authority. "There is no impact on financial, operation or other activities of the company due to this show cause notice."

The company also said it has received a favourable order from the



which has dismissed an appeal filed by the Central Excise Department for denial of input service credit to the automaker.

High Court of Punjab and Haryana,

excise department for the period from June 2006 to March 2011.

had filed appeals before the Hon'ble

■ The notice is for the period of July 2017 to

August 2022

THE NOTICE

It is proposing to demand interest, impose penalty, besides appropriating tax already paid of ₹139.3 crore

High Court of Punjab and Haryana

against an earlier tribunal order of

August 2016 which was passed in favour of the company, whereby input service credit on certain services was allowed to the company The appeals were filed by the and the penalty was also dropped The total tax and penalty amount "The Central Excise Department involved in the department's appeal was ₹57.2 crore."

IndiGo to hike salaries of pilots and cabin crew



FE BUREAU New Delhi, September 29

BUDGET CARRIER INDIGO will hike salaries of its pilots and cabin crew by up to 10%, effective October 1. IndiGo is going in for the hike as it has managed to partially offset some of the losses incurred during the pandemic with profitable performance during the last three quarters, sources said.

The airline has reported a net profit of ₹3,090 crore in Q1FY24 against a net loss of ₹1,064.2 crore posted during the corresponding period of the previous fiscal.

Last year, it had hiked the pays by over 10%. The hike comes at a time when airlines are finding it hard to retain senior flight crew, with the industry stepping up hiring to meet the exponential growth in demand.

Exor NV's Lingotto picks up 4.5% stake in TVS ILP

JINGOTTO, AN INVESTMENT management company owned by Exor NV - the renowned global holding company- has picked up 4.5% equity stake in TVS Industrial & Logistical Parks (TVS ILP,) part of TVS Mobility Group, as part of formation of a strategic partnership.

The partnership has been set in motion through a secondary stake sale of 4.5% by TVS Suppy Chain Solutions (TVS SCS), the parent company of TVS ILP for ₹51.3 crore. — FE BUREAU/CHENNAI

Trai commences consultation for faster 5G adoption

New Delhi, September 29

A YEAR AFTER the launch of 5G services by telecom operators Airtel and Jio, the Telecom Regulatory Authority of India (Trai) has started a consultation process to identify the policy challenges as well as suggest right framework and approach for faster adoption of 5G.

The consulation process comes at a time when the enterprise segment, especially micro, small, and medium enterprises (MSMEs) has been slow in their digital transformation journeys and adoption of 5G. Further, owing to an absence of meaningful usecases of 5G for enterprises, there has been a slow take-up.

"In addition to the deployment of 5G infrastructure, development and deployment of new use cases for consumers and enterprises are essential forwidespread adoption and full realisation of the potential of 5G technology," Trai said in the consultation paper on 'Digital Transformation through 5G Ecosystem'.

One of the approaches for increasing the 5G adoption will be to integrate within AI, extended reality, and internet of things (IoT) applications. However, the same will not only require collaboration between the telecom operators and other companies, but also the market readiness to unlock 5G benefits, Trai noted.

In the 172-page consultation paper, the telecom regulator has sought comments on measures to strengthen the cross-sector col-



laboration for development and adoption of 5G use cases, any bar riers in development of 5G use cases, policy measures required to promote use of IoT (internet of things) technology and its infrastructure for 5G, as well as challenges faced by MSMEs in India in adoption of Industry 4.0.

At present, only Bharti Airtel and Reliance Jio are the two telecom operators offering 5G services. The two telcos have surpassed the three-year 5G network rollout target given to them within six months by setting up more than 300,000 sites as of August 2023. Besides 5G, Trai also addressed concerns over security and privacy issues with regard to IoT applications and devices.

Through one of the questions, it has sought views on regulatory and policy interventions required to ensure privacy of the massive amount of sensitive user data generated by IoT applications in the context of Digital Personal Data Protection (DPDP) Act, 2023.

This is only an advertisement for information purposes and not for publication or distribution for information directly or indirectly outside India and not for distribution to, or for the account or benefit of, any U.S. person (as defined in Regulation S under the U.S. Securities Act of 1933, as amended) or in or into the United States of America. This is not an announcement for the offer document.

Read. Office: Bhandari House, Village Meharban, Rahon Road, Ludhiana-141007 (Punjab) (India) Phones: +91-88720-16410, E-mail: bhandari@bhandariexport.com, Web: www.bhandariexport.com; Corporate Identification No.: L17115PB1993PLC013930. Contact person : Mr. Daljeet Singh, Company Secretary and Compliance Officer, email: cs@bhandariexport.com PROMOTERS: Mr. Nitin Bhandari, Ms. Nitika Bhandari, Ms. Kusum Bhandari and Mr. Naresh Bhandari

FOR PRIVATE CIRCULATION TO THE ELIGIBLE EQUITY SHAREHOLDERS OF BHANDARI HOSIERY

EXPORTS LIMITED (The "Company", or "our Company"/ "The Issuer") ONLY Issue of Upto 169,11,111* Fully Paid-up Equity Shares of Face Value of ₹1/- Each ('Rights Equity Shares') at a price of ₹4.50 Per Right Share (including a Premium of 3.50 Per Right Share) ('Issue Price') For an Amount Upto 761 Lakhs on a Rights Issue Basis to the eligible equity Shareholders of Bhandari Hosiery Exports Limited ('Company' or 'Issuer') In the ratio of 3 (Three) Rights Equity

Share For Every 26 (Twenty Six) Equity Shares Held by Such Eligible Equity Shareholders as on The Record Date, 23rd September, 2023, ('Issue'). The Issue Price Is 4.5 (four And A Half) Times The Face Value of The Equity Share. For Further Details, Kindly Refer to the section titled 'terms of the Issue' Beginning on Page No. 178 of This Letter of Offer (LOF). *Assuming full subscription CORRIGENDUM: NOTICE TO SHAREHOLDERS In the meeting of the Rights Issue Committee of the Company held on 29th September 2023 the Last

Date for on Market Renunciation of the Rights Entitlements has been revised to 09th October, 2023

and the revised Issue Schedule is as below. Corporate Announcement of the effect has been filed with

the Stock Exchanges on 29th September 2023. 03-10-2023 Date of Allotment / Initiation of Refunds (on or about) 09-10-2023 Date of credit of Rights Equity Shares to demat

Issue Opening Date 20.10.2023 Last Date for on Market 23.10.2023 accounts of Allotees (on or about) Renunciation of the Rights Entitlements** 13-10-2023 Issue Closing Date# Date of listing / commencement of trading of Rights 26.10.2023 Equity Shares on the Stock Exchanges (on or about) 19-10-2023 Finalisation of basis of Allotment (on or about)

The Investors are advised to refer to the full text of the "Disclaimer Clauses" of SEBI, BSE and NSE as appearing on page No. 171 & 172 of the Letter of Offer dated 5th September. 2023

Link Inme India Private Limited C 101, 1st Floor, 247 Park, L.B.S. Marg, Vikhroli (West), Mumbai- 400083. Tel: +91-8109114949

Investor grievance email: Bhandariexport.rights@linkinme.co.in Contact Person: Mr. Sumeet Deshpande

Website: www.linkinme.com SEBI Registraon No.: INR000004058 CIN: U67190MH1999PTC118368

Date: 29th September, 2023

Place: Ludhiana

Mr. Daljeet Singh Tel: 8872016410,, email: cs@bhandariexport.com Investors may contact the Compliance Officer or the Registrar to the

Company Secretary and Compliance Officer

Issue for any pre issue / post issue related matters such as non Email: Bhandariexport.rights@linkinme.co.in receipt of Letters of Allotment/ share certificates/ refund orders, credit of Rights Equity Shares etc. All grievances relating to ASBA process may be addressed to the Registrar to the Issue, with a copy to the SCSBs, giving full details such as name, address of the applicant, number of Rights Equity Shares applied for, amount blocked, ASBA account No. and the designated branch of the SCSBs where the CAF or the plain paper application, as the case may be, was submitted by the ASBA investors.

For Bhandari Hosiery Exports Limited

Mr. Daljeet Singh Company Secretary and Compliance Officer

Chandigarh

financialexp.epapr.in

Amount of deposit proposed to be raised

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 'ਤੇ ਬੱਚਿਆਂ ਵੱਲੋਂ ਕਵਿਤਾਵਾਂ, ਗੀਤ ਤੇ ਵੰਨਗੀਆਂ ਪੇਸ਼



ਬਹਿਰਾਮ (ਅਵਤਾਰ ਬਲੇਰ) ਸ਼ਹੀਦ- ਏ - ਜਿੰਘ ਸਿੱਖਿਆ ਸੇਵਾ ਸਜਾਇਟੀ ਬੰਗਾ ਵਿਦੇਸ਼ ਆਜਮ ਭਗਤ ਸਿੰਘ ਦਾ 116 ਵਾਂ ਜਨਮ ਾ ਆਜ਼ਜ਼ ਬਰਤ ਸ਼ਾਘ ਦਾ 110 ਵਾਂ ਜਨਮ ਦਿਨ ਬੀਬੀ ਅਮਰ ਕੌਥ ਯਾਦਗਾਰੀ ਹਾਲ ਵਿੱਚ ਉੱਘੀ ਸੰਸਦਾ ਸ਼ਤਾਬਦੀ ਵਾਉਂਡੇਸ਼ਨ ਪਟਕੜ ਕਲਾਂ ਦੇ ਸਹਿਯੋਗ ਨਾਲ ਸਹੀਦ ਖਟਰਡ ਕਨਾਂ ਦੇ ਲੰਗਰੰਗ ਨਾਲ ਸਹੀਦ ਗ਼ਗਰ ਸਿੰਘ ਸਿੱਖਿਆ ਸੇਵਾ ਲੁਸਾਇਟੀ ਬੰਗਾ ਕਲੇ ਸਾਂਝੇ ਕੋਰ ਨੇ ਆਈਆਂ ਸਿੰਘ ਹੈ। ਲਮਾਬੀਆਂ ਦੇ ਮੁੱਖ ਮਹਿਮਾਨ ਸ਼ਹੀਦ ਭਗਤ ਸਿੰਘ ਦੇ ਭਾਵਜੇ ਪ੍ਰੋ ਜਗਮਿਤਾ ਸਿੰਘ ਪ੍ਰਧਾਨ ਜਮ੍ਹੀਤੀ ਅਹਿਵਾਰ ਸਭਾ ਪੰਜਾਬ, ਉਨ੍ਹਾਂ ਦੇ ਨਾਲ ਗੁਰਦਗਨ ਸਿੰਘ ਮਾੜੀ ਜਨਤਨ ਲਬੰਤਰ ਸਾਹਿਤ ਵਿਗਿਆਨ ਕੇਂਦਰ ਕਲੇਜ਼ਿਲ ਦੀਆਂ ਸ਼ਹਾਲੀਆਂ ਲਮਾਬੀ ਸਿੰਘ ਸੁਕੋਸ਼ਿਲ ਦੀਆਂ ਸ਼ਹਾਲੀਆਂ ਲਮਾਬੀ ਸਿੰਘ ਚੰਡੀਗੜ੍ਹ, ਉੱਘੇ ਕਹਾਣੀਕਾਰ ਅਜਮੇਰ ਸਿੰਘ ਸਿੱਧੂ , ਸੰਦੀਪ ਸਿੰਘ ਭਾਸ਼ਾ ਖੋਜ ਅਫ਼ਸਰ ਸ ਭ ਸ ਨਗਰ , ਨਿਰਮਲ ਕੌਰ ਕੋਟਲਾ ਪ੍ਰਧਾਨ ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਦ ਪੰਜਾਬ

मिम निर्माण मेल मुलाईटी बिया विदेश वेच वे पहुँचे । पुण्यामी भेजन विशेष मोली मेल मोलीस मानवीप मिमा मेल मिलाइट , वटरपीत मिमा जाना में मालाइट , वटरपीत मिमा जाना मेला बेच जुरुरीत होंगा माला करावित की मोलाइट माना मेला मोलाइट माना मिमा परवाद अस्तेम मिमा करावित मेला आदिवारी समार्थित मेला आदिवारी समार्थ आदिवारी समार्थ की स्वामार्थ माना आदिवारी समार्थ माना आदिवारी समार्थ माना आदिवारी समार्थ माना आदिवारी समार्थ माना

ਤੋਂ 34 ਉੱਘੀਆਂ ਰਵਿੱਤਰੀਆਂ ਨੇ ਅਦਾਦੀ ਦੇ ਨਾਇਰ ਭਗਭ ਸਿੰਘ ਦੀ ਸੱਚ ਸੋਬੋਧੀ ਰਵਿਭਾਵਾਂ ਰੋਲੀਆਂ, ਸ਼ਰੂਲਾਂ 'ਚੋਂ ਬਾਬਾ ਗੋਲਾ ਦੇ ਬੱਚਿਆਂ ਨੇ ਭਗਤ ਸਿੰਘ ਦੀ ਸ਼ਹੀਦੀ ਸੰਬੰਧੀ ਕੋਗੋਓਗਾਫੀ ਅਤੇ ਸੋਟ

ਸੈਲਜ਼ਰ ਡਿਵਾਇਨ ਪਬਲਿਕ ਸਕੂਲ ਝਿਗੜਾ ਦੀ ਵਿਦਿਆਰਥਣ ਮੰਧਨੀ ਬਦਮ ਨੇ ਨਾਵੀਂ ਭਾਸ਼ੀ ਦੇ ਰੋਲ ਵਿੱਚ ਸੰਸ਼ੀਨਾ ਨੀਤਿ ਪੇਸ਼ ਕਰਕੇ ਸੰਸ਼ੀਨਾ ਨੀਤਿ ਪੇਸ਼ ਕਰਕੇ ਸੰਸ਼ੀਨਾ ਨੀਤਿ ਪ੍ਰਸ਼ਿਕੀ ਇਸ ਸਰਕੇ ਪ੍ਰਧਾਨਤੀ ਮੈਂਡਰ ਨੇ ਕਮੇਟੀ ਸੰਬਰਾਂ ਨੇ ਗੈ-ਸੰਗੀ ਖੇਡਾਂ ਵਿੱਚ ਮੈਂਡਨ ਜ਼ਿੰਤਰ ਵਾਲੇ ਰਿਸ਼ਾਸੀਨਾ ਪ੍ਰਸ਼ੇਤੀ ਪਿਕਾਰੀਆਂ ਪ੍ਰਤਜੋਤ ਸਿੰਘ,ਪ੍ਰਤਬੀਰ ਸਿੰਘ , ਮਨਕੀਰਤ ਕੌਰ,ਗਰਨੀਨ ਕੌਰ,ਕਲਦੀਪ ਸਿੰਘ

ਰਾਣਾ, ਅਮਨਦੀਪ ਗੁਰੂ ਹਰਕਰਨ ਸਿੰਘ ਤੇ ਯੂ ਆਈ ਟੀ ਯੂਨੀਵਰਜਿਟੀ 'ਚੋਂ ਅੱਢਲ ਰਹੀ ਕਵਿਤ ਕੌਰ पुरोत्तर्वास्ति चि शेवस्य वर्धा वर्षस्य वेद्य वर्षः
पूणा चेद्यः मुद्द स्विचित्रं भेद्र स्वेदः
स्वादः वर्ष्यः प्राच्यः स्वादः स्वादः वर्ष्यः प्राच्यः स्वादः स्विच्यः स्वादः प्राच्यः स्वादः स्विच्यः स्वादः स्विच्यः स्वादः स्विच्यः स्वादः स्व

ਭਾਜਪਾ ਤੇ ਆਰ ਐੱਸ ਐੱਸ ਦੀ ਮਨਸ਼ਾ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ : ਬੱਖਤਪੁਰਾ



भारत ही पेमला मबुल से घेंसिओं देंहों 19 मेंत उमीवाओं 'डे बचसा

ਬਟਾਲਾ (ਤਰਲੋਕ ਸੰਗਾ)-ਜ਼ਿਲਾ ਪੱਧਰੀ ਯੋਗ ਮੁਕਾਬਲੇ ਦਾ ਆਯੋਜਨ ਆਰ. ਡੀ. ਬੋਸਜਾ ਡੀਏਵੀ ਮਾਰਲ ਸੀਨੀਅਰ ਸੋਯੋਡਰੀ मबुक वटासा दिस रेटिया। भार डो. धेमठा महाम ने परिना ਸਕੂਨ ਬਟਾਲਾ ਵਿਚ ਚੋਣਿਆ। ਆਰ. ਡੀ. ਬਲਨਾ ਸਕੂਨ ਦੇ ਬੱਚਿਆਂ ਦਾ ਪ੍ਰਦਰਸਨ ਲਾਨਦਾਰ ਰਿਹਾ। ਅੰਡਰ-14 ਲੜੀਬਾਆਂ ਦੀ ਟੀਮ ਵਿੱਚ ਮਨੀਬ, ਸਕਬਮ ਮਹਾਜਨ, ਮਨਬਾਜਦੀਪ ਸਿੰਘ ਨੇ ਪਹਿਲਾ

ਕਰ ਪੀਚਣ ਸਥਾਨ ਤ ਰਹੀ। ਅੰਡਰ-19 ਲੜਲੀਆਂ ਦੀ ਟੀਮ ਵਿੱਚ ਨਵਜੋਤ ਕੋਰ, ਕਮਲਜੀਤ ਕੋਰ, ਨਾਜ ਪ੍ਰੀਤ ਕੌਰ, ਅਸਮਨਪੀਤ ਕਮਨਸ਼ੀਤ ਵੋਟ, ਨਾਜ ਪ੍ਰੀਤ ਕੌਤ, ਅਸਮਨਪੀਤ ਕੌਤ, ਸਬਨਪੀਤ ਕੌਤ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਅਨੰਨਿਆ ਜ਼ਬਦਾ ਨੇ ਵਿਅਕਤੀਗਤ ਕੌਤ ਤੋਂ ਹਿਰਮਿਕ ਯੋਗ ਵਿੱਚ ਪਹਿਲਾ ਸਥਾਨ ਸਥਾਨ

THIS IS A PUBLIC ANNOUNCEMENT FOR INFORMATION PURPOSES ONLY AND DOES NOT CONSTITUTE AN INVITATION OR OFFER TO ACQUIRE PURDINGE OR SUBSCRIET TO SECURITIES NOR IS IT A PROSPECTUR. SUBSCRIENCY IN FOR RELEASE, PUBLICATION OR DISTRIBUTION, DIRECTLY OF RODRECTLY, OUTSIDE ROMA.
INITIAL PUBLIC OFFER OF EDULY SHAPES ON THE MANY BOARD OF THE STOOK SHOWN AND HELD AND DELONG HELD HAVE WITH OHAPTER IN OF THE SCOUNTIES AND EXCHANGE SHAPE OF A DIRECTLY OF THE ACQUIRE REQUIREMENTS, REQUIRED ONS, 2018, AS AMERICAED (SEE 1029 REQUIREMENTS).

PUBLIC ANNOUNCEMENT



Capital Small Finance Bank ::

CAPITAL SMALL FINANCE BANK LIMITED

Our Bank was incorporated an Capabil Local Area Bank Linkled" on May 31, 1959 at Phagewar cliented Kapurthela, Punjab, as a public ferried company under the Companies Act, 1954, and was general conformation by the Register of Companies, Punjab, Pinachula Pradeib net Chardigain. The ranne of our Stark seasuhempunity charges to Spain Stark Pinachus Pradeib net Chardigain. The ranne of our Stark seasuhempunity charges to Spain Stark Pinachus Pradeib net Chardigain. The ranne of our Stark seasuhempunity charges to Spain Stark Pinachus Pinachus Pradeib net Chardigain. Stark Chardigain and Stark Chardigain and Stark Chardigain and Stark Chardigain. Place (Chardigain Stark Chardigain Stark Chardigain Stark Chard Histated Geographic was parently by the Replates of Companies, Purple and Charlingth in Charlingth (RCC) (on And 15, 2016, Ou Bask commence is business, pursuan sceneral of husbress based by the Register of Companies, Purple in Header Perspectual Charlingth Indiana August 12, 1999, For further chalais, see "History and Certain Charlingth Indiana Charlingth Properties and Charlingth Charlingth Indiana Charlingth (Properties Office: MIDNS Cognition 28, 2021 (*1994)**). Registered and Corporate Office: MIDNS Cognition Park, 3" Prior, 37, 4.17, 6xed, Assortion - 144 031, Purple, India, Tec. +91 161 505111/12222; Webbeller www.captable.
Contact Person. Ame Starms. Company Secretary and Completion Office: E-mail: objects platein in Corporate Identify Namonic 189(1991) 1899(1) 12025(3)

OUR PROMOTERS: SARVJIT SINGH SAMRA, AMARJIT SINGH SAMRA, NAVNEET KAUR SAMRA, SURINDER KAUR SAMRA AND DINESH GUPTA

INTIME PUBLIC OFFER OF UP TO (a) EQUITY SHAPES OF FACE VALUE OF THE CONTROL FOR THE CONTROL OF T

USS THE EMPLOYEE RESERVATION PORTROUS RESEMBATER REFERRED TO AS THE "NET OFFER. THE OFFER AND THE NET OFFER WILL CONSTITUTE AT LEAST JOYS AND JUDIC POST-OFFER REPAULE CONTROLLED AND THE MET OFFER AND THE NET OF

Incase of any revision in the Price Search, the Birl Offer Previol or the extended by all east three editional Working Days, all the section of the Price Search Application on the Price Search Application of the Working Days, and section of the Working Days, and the Search Desired Search Search Desired Se

respalant the CRes. Annihor Investions are not permitted to participate in the CRes Annohors. For datasis, we CRes Procedure or open age 490 of the CRES Annihors. As the CRes Procedure or open age 490 of the CRES Annihors. As the CRES Annihors are noticed an expectation and participate and the CRES Annihors. As the CRES Annihors are noticed and the CRES Annihors are noticed and the CRES Annihors are not applicable and the CRES Annihors are not and the Annihors are not applicable and the CRES Annihors are app

CRYP with SER.

The state of th

BOOK RUNNING LEAD MANAGERS			REGISTRAR TO THE OFFER
≯ nuvama	DAM	a equirus	LINKIntime
Novama Wealth Management Limited Framonly Recent as Editherios Securities 983 - 984. Wing A Budding No. 3 Rispers BMC. 9 Blook, Barrara Kurta Corepies, Barrdra East, Muntal - 400 St. Marmanishra, India Teal - 91 22 4009 4400 Femalic oppinishing-light versions com- lineation glievance email: customerservice medigisvarima.com Contact Person. Marish Teylenni Wealther Wearn Corema. com Contact Person. Marish Teylenni Wealther Wearn Corema. com	DAM Capital Advisors Limited* One BKC, Tower C, 15° Floor, Unite, 1511. Bendra Maria Compey, Bandra (Basil, Muntas - 60 00). Mahasarista, India Bart - 60 00). Mahasarista, India Bart - 60 00; Mahasarista, India Bart - 60 00; Mahasarista, India Bretalta (Barta) (Equirus Capital Private Limited 1201, 5 Wing, Maratron Future, NML Josh Marg, Lower Panel, Mantoni-402 173, Matterartra, Mila Bet. +19 22 4320, 100144. Linux Som Website. www.columb.com Website. www.columb.com www.columb.com www.columb.com community. Certain Present Milaral John Conduct Present Milaral John Conduct Present Milaral John Statistics (1201). Linux Som Maratron Present Milaral John Milaral John Statistics (1201). Linux Som Milaral John Milaral	Link Intime India Private Limited C-101, "Place," 24 7 Park La Balauda Shann Mary, Vehroli (West), Murchal - 400 DOS, Mahanastra, India Tati- 418 Bost 1 - 40940 E-mail: Cospisate, poliginisma so in Westellit award infirmine co in Westellit award infirmine co in Septiate, poliginisma so in Westellit award infirmine co in Septiate, poliginisma co in Septiate Present: Charles Septiate Septiation Reviews Constitution Septiate Septiation Septiate Septiation Septiate Septiation Septiation Septiate Septiation Septiati

and impaintory emplementar, receipt of requisite approvale, market conditions and other considerations, to undeather for 28, 26,25. The DRIMP and the establish on the verbiles of SRE of sewer seek grown on the verbiles of the Stock (by on the verbiles of the Black at sewer conjustants can an on the worklose of the BROAL SE. Serveran Welling historia Lainfeld and Equinos Option Provide Limited at view numeric corn, were discriptful in and view express corn, a laif originary of this of the death realiting is so, which is, pleases well excelled the SREAL SERVERA CARRIES. CAPITAL SMALL FINANCE BANK LIMITED is p

ਕਾਲੇਕੇ ਉਤਾੜ ਵਿਖੇ ਕਿਸਾਨ ਸਿਖਲਾਈ ਕੈਂਪ ਆਯੋਜਿਤ



ਪੈਰੀ, ਦਲਦੰਦ ਜਿੱਥ ਸ਼੍ਰੇਮੂ-ਸ਼ਮੀਕ ਜਿੰਘ ਜ਼ੈਦਾ j- j ਖੇ ਬੰਤੀਆਈ ਅਗਤਰ, ਤਰਨਤਾਨ ਹਾਂ -ਹਰਪਾਨ ਸਿੰਘ ਪੁੰਨੂੰ ਦੇ ਇਲਾ ਨਿਹਦੀਆਂ ਅਤੇ ਸ਼ਬਾਬ ਪੰਤੀਆਈ ਅਗਤਰ ਪੈਟੀ ਹਾਂ , ਭੁਪਿੰਦਰ ਜ਼ਿੰਘ ਦੀ ਅਗਵਾਈ ਹੇਠ ਖੇਤੀਕਾਰੀ ਅਤੇ ਜ਼ਿਲਾਤ ਲਲਦੀ ਜ਼ਿਕਾਰ ਨੇ ਬਲਾਬ ਪੈਟੀ ਦੇ ਪਿੰਡ ਕਾਲੇ ਦੇ ਉਰਾਡ ਵਿੱਚ ਗਿਲਾਨ ਸਿਹਲਦੀ ਲੈਂਘ ਨਜ਼ਾਨਿਆ। ਇਸ ਮੌਤੇ ਬੰਗੀਕਾਰੀ ਵਿਸ਼ਾਬ ਲਲਦ ਮਨਿੰਦਰਾ। ਇਸ ਮੌਤੇ ਬੰਗੀਕਾਰੀ ਵਿਸ਼ਾਬ ਵੇਰੀ, ਵਾਲਦੇਵਾ ਇੱਥਾ ਜੰਮੂ-ਸਰਗਿੰਗ ਵਿਚ ਕਰਦਿਆਂ ਜਿਸ ਵਿ ਹੋਏ ਦੀ ਮਹਾਨੀ ਨੂੰ ਅੱਗ ਤੋਂ ਤਸਦਰ ਸਦੇਤਾ ਗੀਤਾ ਹੈ ਕਹਿਤਾ ਹੈ। ਜੰਬਰ ਸੰਦਾ ਗੀਤਾ ਹੈ ਕਹਿਤਾ ਹੈ। ਜੰਬਰ ਕਰਦਿਆਂ ਜਿਸ ਵਿੱਚ ਹੈ ਜੰਬਰ ਕਰਦਿਆਂ ਜਿਸ ਵਿੱਚ ਹੈ। ਜਿਸ ਵਿਚਾਰ ਜਿਸ ਵਿੱਚ ਹੈ। ਜਿਸ ਵਿਚਾਰ ਜਿਸ ਵਿੱਚ ਹੈ। ਜਿਸ ਵਿਚਾਰ ਜਿਸ ਵਿੱਚ ਹੈ। ਜਿਸ ਵਿੱਚ ਹੀ ਜਿਸ ਵਿੱਚ ਹੈ। ਜਿਸ ਵਿੱਚ ਹੈ। ਜਿਸ ਵਿੱਚ ਹੈ। ਜਿ

विधा बहुन की विभागी खड़ा नहीं मिन्नू ने बां विधा मानवी की वायान नहती है मिन्नू में महत्व की बहुने बहुने बहुने की की की महत्व की बहुने महत्व की बहुने की की बहुने की बहुने किए की महत्व की बहुने की बहुने मिन्नू की की बहुने की बहुने मिन्नू की की बहुने की बहुने की बहुने मिन्नू की की बहुने की बहुने की बहुने मुख्यों मिन्नू मुक्ते मीन्नू महत्व की बहुने मिन्नू मुक्ते मीन्नू मुक्ते मीन्नू महत्व मीन्नू महत्व मीन्नू मुक्ते मीन्नू महत्व मीन्नु मीन्नू महत्व महत्व मीन्नू महत्व मीन्नु महत्व मीन्नु महत्व मीन्नु मीन्नु महत्व महत्व मीन्नु महत्व महत्व मीन्नु महत्व मीन्नु मीन्नु महत्व मीन्नु महत्व मीन्नु महत्व मान्नु मीन्नु महत्व मान्नु मीन्नु महत्व मीन्नु महत्व मीन्नु महत्व मान्नु मीन्नु महत्व मान्नु मीन्नु महत्व मीन्नु महत्व मीन्नु महत्व मीन्नु महत्व मान्नु मीन्नु महत्व मीन्नु महत्व मीन्नु महत्व मीन्नु मीन्नु मीन्नु महत्व मीन्नु मीन् ਵਿੱਚ ਕਰਕ ਦੀ ਬਿਜਾਈ ਕਰਨ ਅਤੇ ਜਿਨ੍ਹਾਂ ਖੇਤਾਂ

ਪਰਾਲੀ ਦੀ ਸਾਂਭ-ਸੰਭਾਲ ਸੰਬੰਧੀ ਸਹਾਏਪੁਰ ਵਿਖੇ ਲੱਗਾ ਕਿਸਾਨ ਜਾਗਰੂਕਤਾ ਕੈੱਪ

प्रकार हो त'ं ज ताज 'त तथा तथ'ह पुर हिंद कर की विदेश के प्रकार के किए के स्वार्थ के स्वर्ध के स्वार्थ के स्वार्थ के स्वार्थ के स्वर्ध के स्वार्थ के स्वर्ध के स्वार्थ के स्वर्ध के

बारकेर प्रशासिक्य मित्र अस्त्रेयरा-धारणी जनत होना प्रदार को है तहर करो अरखन कैपरी क्रांत्रियर का प्रित्यू असहरण के पेया सित्रोग गाँवर को भूत केपी को सित्रों का प्रतार मित्र किर्म से मीत्र आस्त्रेश गाँवर को बोला का महिला वायुक्त में मीत्र को सकत प्रित्य का स्वाप्त्रिय में मित्र कार्यों है का स्वाप्त्र किस्स मित्र मानुकार मित्र कार्यों का स्वाप्त्र में मित्र कार्यों में असर का प्रतार मानुकार मित्र कार्यों केपा कार्यों के स्वाप्त केपाने असर का प्रतारक मित्र केपाने मित्र में स्वाप्त केपाने में

ਸ਼ੈਰੀ ਕਲਸੀ ਤੇ ਏ ਡੀ ਸੀ ਸੁਭਾਸ਼ ਚੰਦਰ ਵੱਲੋਂ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦਾ ਉਦਘਾਟਨ



ਇਹ ਸਿਰਵ ਜਾਵਕਾਵੀ ਜ਼ਿੱਤ ਸਿਸ਼ਤਿਹਾਰ ਹੈ ਅਤੇ ਭਾਰਤ ਤੋਂ ਬਾਹਰ ਸ਼ਿੰਦੇ ਜਾਂ ਅਸਿੰਦੇ ਹੋਰ 'ਤੇ ਵੰਡਣ ਜਾਂ ਖਾਤੇ ਜਾਂ ਲਾਭ, ਕਿਸੇ ਚੁ ਐੱਸ ਬ੍ਰਾਸ਼ਵਰੀ (ਸਿਵੇਂ ਕਿ ਚੁ ਐੱਸ ਸੰਕਿਊਫਟੀਕ ਐਵਟ 1933 'ਚ ਸੋਧ ਪ੍ਰੀਭਾਸ਼ਤ) ਨੂੰ ਜਾਣਵਾਦੀ ਵੰਡਦ ਜਾਂ ਪ੍ਰਧਾਸ਼ਨਾ ਵਾਸਤੇ ਨਹੀਂ ! ਇਹ

P BHANDARI HOSIERY EXPORTS LIMITED

Office: Bhandari House, Village Meharban, Rahon Road, Lumhara 161007 (Perpia) (Indi-pose) (Perpia) (Indi-pose) (Perpia) (Indi-pose) (Perpia) (Indi-pose) (Perpia) (Perpia) (Indi-company Secretary and Compliance Officer omai: cag@handareport.com (Perpia) (Pe

Queens and the common natures, agreed market, agreed agreed the common set of problem formall forces for and the common natures for a force for a force force (or "visitor"), "" or "must fair the "" or "must fair the force of the force force force or "must be part to set to force for force for force for the force force force for the force force force for the force force force force force for the force force force for the force force force force force force force force for the force भूगोला श्रेषणवित्र मेरा वे

ਸੋਧ : ਜ਼ੇਅਰ ਹੋਲਡਰਾਂ ਨੂੰ ਨੋਟਿਸ

ਕੇਸ਼ਨੀ ਵੀ 28 ਸਭੋਬਰ 2023 ਨੂੰ ਹੋਈ ਵਾਈਨਜ਼ ਵਿੱਚ ਕਮੇਟੀ ਦੀ ਮੀਟਿਜ਼ 'ਚ ਵਾਈਨਸ਼ ਪਾਰਚਰਾ ਦੀ ਸ਼ਾਹੀਬਣ ਮੀਬਰਤੀ ਦੀ ਐਂਗਮ ਮਿਜ਼ੀ 09 ਅਜ਼ਰੂਬਰ, 2023 'ਚ ਸੋਸ਼ ਦੀਤੀ ਦਾ ਉਸੀ ਹੈ ਅਤੇ ਇਸੇ ਹੋਈ ਬਾਟਰੀ ਹੋਣਾਂ ਦਰਸ਼ਾਣ ਅਨੁਸਾਰ ਹੈ। ਇਸ ਪ੍ਰਭਾਵ 'ਚ ਜਾਰਬਿੰਟ ਐਸਲ ਸਟਾਰ ਐਲਸਵੈਸਿਜ਼ ਕੋਲ 28 ਸ਼ਰੋਬਰ 2023 ਨੂੰ ਦਾਸਲ ਜੀਤਾ ਜਾ ਉਸਾ ਹੈ।

ਇਸ ਫ਼ੋਲ੍ਵ ਦੀ ਮਿਤੀ	03-10-2023	ਕਲਾਟਜੇਂਟ (ਵਿਵੇਸ਼* ਦੀ ਸ਼ੁਰੂਆਤ ਦੀ ਨਿਤੀ। 'ਤੇ ਜਾਂ ਆਜ-ਪਾਸ)	20.10.2023
ਰਾਈਟਜ਼ ਖਾਤਗਰਾ ਦੇ ਬਜ਼ਾਬ ਨਵਿਕਤੀ ਦੀ ਅੰਗਮ ਮਿਤੀ **	09-10-2023	ਅਲਾਈਆਂ ਦੇ ਡੀਮੈਂਟ ਖਾਇਆਂ 'ਚ ਹਾਈਟਜ ਸ਼ੇਅਰਜ ਫ਼ੈਡਿਟ ਕਰਨ ਦੀ ਬਿਹੀ ('ਤੇ ਜਾਂ ਆਮ-ਪਾਸ)	23.10.2023
feg the little et firet = 13-10-2023		ਸਰਾਕ ਐਕਲਰੇਜਿਸ 'ਤੇ ਵਾਈਰਸ ਵਿਕਦਿਨੀ ਬੋਅਰਜ਼ ਦੀ ਸ਼ੁਰੂਆਤ/ਸੂਚੀਵੇਧ ਕਰਨ ਦੀ ਜਿਤੀ ('ਤੇ ਜਾਂ ਜਾਸ ਪਾਸ)	26,10.2023
ਅਕਾਰਮੈਂਟ ਦੇ ਅਧਾਰ ਨੂੰ ਅੰਦਮ ਤੂਪ ਦੇਣਾ ('ਤੇ ਜਾਂ ਆਸ ਪਾਸ)	19-10-2023		
ਨਿਵੇਸ਼ਨਰਕਾਵਾਂ ਨੂੰ 5 ਸਕੰਬਰ 20 ਕਨਾਜਿਕ" ਦੇ ਪੂਕੇ ਸ਼ਾਕ ਦਾ ਹਵਾਲਾ		ਨ ਨੇ. 171 ਅਤੇ 172 ਤੋਂ ਚਾਹਲਦੇ ਸੋਚੀ, ਦੀ ਐੱਸ ਦੀ ਅਤੇ ਐੱਨ ਐੱਸ ਨਵੀ ਹੈ।	et is "fanosisca
ਇੱਕ ਇਲਵਾਈਮ ਇੰਗੀਆ ਪ੍ਰਾਈਵੇਟ ਮੇਜ਼ਰਾ, 2 47 ਪਾਰਟ, ਐੱਲ ਬੀ ਐਂ ਮੁੰਬਈ-409083	e feodow el 101. ul	tied laust hand set invetter were	com
Tel: +91-8109114949 Email: Bhandanexport.rights@linkintime.co.in		o.in ਨਿਵੇਸ਼ਕਰਤਾ ਜਿਸੇ ਵੀ ਪ੍ਰੀ ਮੁੱਦੇ/ਜਿਸਟ ਹੁੰਦੇ ਮਾਮਲਿਆਂ, ਜਿਵੇਂ ਜਿ ਖਣ	

िक्षेत्रक किल्पिन शेरिक andanexport.rights@linkintime.co.in Contact: Person: Mr. Sumeet Deshpande Website: www.inkintime.com SEBI Registration No.: INR000004058 CIN: U67190MH1999PTC118368

ਸਥਾਨ : ਲੁਧਿਆਣਾ ਮਿਤੀ : 29 ਸਤੰਬਰ, 2023

पाता राज र देश र प्राप्त कर प्राप्त कर किया है। प्राप्त कर र प्राप्त

ਵਾਜਤੇ ਤੰਡਾਰੀ ਹੈਂਦਰੀ ਐਕਸਪੋਰਟਸ ਨਿਸ਼ਟਿਕ

अवी/ जो स्टब्सीट सिंध बंधती मेबदसी भड़े बंधकरित अदबर